

17 ਸਤੰਬਰ, 2018

## ਸਿਟੀ ਆਫ ਬ੍ਰੈਮਪਟਨ ਦੇ ਬਜਟ 2018-2020 ਨੂੰ ਸਿਖਰਲਾ ਅਵਾਰਡ ਮਿਲਿਆ

ਬ੍ਰੈਮਪਟਨ, ਓਨਟੈਰੀਓ: [City of Brampton's Approved Operating and Capital Budgets 2018-2020](#) (ਸਿਟੀ ਆਫ ਬ੍ਰੈਮਪਟਨ ਦੇ ਪ੍ਰਵਾਨਤ ਸੰਚਾਲਨ ਅਤੇ ਕੈਪੀਟਲ ਬਜਟ 2016-2018) ਨੂੰ ਅਮਰੀਕਾ ਅਤੇ ਕੈਨੇਡਾ ਦੇ ਸਰਕਾਰੀ ਵਿੱਤੀ ਅਧਿਕਾਰੀਆਂ ਦੀ ਐਸੋਸੀਏਸ਼ਨ (Government Finance Officers Association of the United States and Canada) (ਜੀ.ਐਫ.ਓ.ਏ.) (GFOA) ਤੋਂ *The Distinguished Budget Presentation Award* (ਨਾਮੀ ਬਜਟ ਪੇਸ਼ਕਾਰੀ ਅਵਾਰਡ) ਮਿਲਿਆ ਹੈ।

ਇਹ ਸਰਕਾਰੀ ਬਜਟ ਵਿੱਚ ਪਛਾਣ ਦਾ ਜੀ.ਐਫ.ਓ.ਏ. ਦਾ ਉੱਚਤਮ ਪੱਧਰ ਹੈ। ਇਹ ਲਗਾਤਾਰ ਤੀਜਾ ਸਾਲ ਹੈ, ਜਦੋਂ ਸਿਟੀ ਨੇ ਅਵਾਰਡ ਲਈ ਅਰਜ਼ੀ ਦਿੱਤੀ ਅਤੇ ਇਸਨੂੰ ਪ੍ਰਾਪਤ ਕੀਤਾ ਅਤੇ ਇਹ ਵਿੱਤੀ ਪਾਰਦਰਸ਼ਕਤਾ ਅਤੇ ਚੰਗੇ ਸ਼ਾਸਨ ਵਿੱਚ ਕਾਫੀ ਵੱਡੀ ਉਪਲਬਧੀ ਨੂੰ ਪ੍ਰਦਰਸ਼ਿਤ ਕਰਦਾ ਹੈ।

ਇਸ ਅਵਾਰਡ ਦੀ ਬੇਨਤੀ ਕਰਨ ਲਈ, ਸਿਟੀ ਨੂੰ ਪ੍ਰਭਾਵਸ਼ਾਲੀ ਬਜਟ ਪੇਸ਼ ਕਰਨ ਲਈ ਰਾਸ਼ਟਰੀ ਤੌਰ 'ਤੇ ਮਾਨਤਾ ਪ੍ਰਾਪਤ ਗਾਈਡਲਾਈਨਾਂ ਨੂੰ ਪੂਰਾ ਕਰਨਾ ਪਿਆ ਸੀ। ਇਹ ਗਾਈਡਲਾਈਨਾਂ ਮੁਲਾਂਕਣ ਕਰਦੀਆਂ ਹਨ ਕਿ ਬਜਟ ਯੋਜਨਾ, ਨੀਤੀ ਦਸਤਾਵੇਜ਼, ਵਿੱਤੀ ਯੋਜਨਾ, ਸੰਚਾਲਨ ਮਾਰਗਦਰਸ਼ਨ ਅਤੇ ਸੰਚਾਰ ਸਾਧਨ ਦੇ ਤੌਰ 'ਤੇ ਕਿੰਨੀ ਚੰਗੀ ਤਰ੍ਹਾਂ ਕੰਮ ਕਰਦੀ ਹੈ।

### ਹਵਾਲੇ:

“ਨਾਮੀ ਬਜਟ ਪੇਸ਼ਕਾਰੀ ਲਈ ਪ੍ਰਤਿਸ਼ਠਾਵਾਨ ਅਵਾਰਡ ਪ੍ਰਾਪਤ ਕਰਨਾ, ਬ੍ਰੈਮਪਟਨ ਦੇ ਭਵਿੱਖ ਵਿੱਚ ਪਾਰਦਰਸ਼ਕਤਾ ਅਤੇ ਦੂਰਦ੍ਰਿਸ਼ਟੀ ਦੇ ਪ੍ਰਤੀ ਸਾਡੀ ਵਚਨਬੱਧਤਾ ਦੀ ਦੂਜੀ ਸਾਖ ਹੈ। ਕੈਨੇਡਾ ਦੇ ਸਭ ਤੋਂ ਛੋਟੇ ਅਤੇ ਸਭ ਤੋਂ ਵੱਡੇ-ਸੁਵੱਨੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ 'ਤੇ, ਬ੍ਰੈਮਪਟਨ ਦਾ ਬਜਟ 2018-2020 ਰਹਿਣ-ਸਹਿਣ ਦੀ ਕੁਆਲਿਟੀ ਨੂੰ ਬਿਹਤਰ ਬਣਾਉਣ ਅਤੇ ਵੱਧ ਮਜ਼ਬੂਤ ਆਰਥਿਕ ਸੰਭਾਵਨਾਵਾਂ ਅਤੇ ਵਾਧੇ ਲਈ ਕਾਰਜਨੀਤੀ ਸਬੰਧੀ ਮੁੱਖ ਤਰਜੀਹਾਂ ਵਿੱਚ ਨਿਵੇਸ਼ ਕਰਨ 'ਤੇ ਧਿਆਨ ਕੇਂਦਰਿਤ ਕਰਦਾ ਹੈ।”

ਲਿੰਡਾ ਜੈਫਰੀ (Linda Jeffrey)

“ਅਸੀਂ ਸਾਡੇ ਸਹਿਯੋਗ ਨੂੰ ਆਧੁਨਿਕ ਬਣਾਉਣ ਅਤੇ ਸਾਡੇ ਨਿਵਾਸੀਆਂ ਨੂੰ ਵੱਧ ਪ੍ਰਭਾਵੀ ਢੰਗ ਨਾਲ ਸੇਵਾ ਦੇਣ ਲਈ ਆਪਣੇ ਕੰਮ ਕਰਨ ਦੇ ਤਰੀਕੇ ਵਿੱਚ ਵਾਧਾ ਕਰਨ 'ਤੇ ਦ੍ਰਿੜ੍ਹ ਹਾਂ। ਸਾਡੀਆਂ ਵਿੱਤੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੇ ਪ੍ਰਤੀ ਸਾਡੀ ਵਚਨਬੱਧਤਾ ਤੋਂ ਇਲਾਵਾ, ਜਨਤਕ ਇਨਪੁਟ ਅਤੇ ਪਾਰਦਰਸ਼ਕਤਾ ਸਾਡੀ ਬਜਟ ਪ੍ਰਕਿਰਿਆ ਦੇ ਮੁੱਖ ਸੰਚਾਲਨ ਕਾਰਕ ਸਨ। ਅਸੀਂ ਪੂਰੀ ਸਿਟੀ ਆਫ ਬ੍ਰੈਮਪਟਨ ਵਿੱਚ ਸਾਡੇ ਸੰਚਾਲਨਾਂ ਲਈ ਉੱਤਮਤਾ ਹਾਸਲ ਕਰਨਾ ਜਾਰੀ ਰੱਖਾਂਗੇ।”

ਹੈਰੀ ਸਲੈਂਗ (Harry Schlange), CAO

-30-

**ਬ੍ਰੈਮਪਟਨ ਵੱਡਾ ਸੋਚ ਰਿਹਾ ਹੈ।** ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ

ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#) ਅਤੇ [Facebook](#) 'ਤੇ ਫਾਲੋ ਕਰੋ। [www.brampton.ca](http://www.brampton.ca) 'ਤੇ ਹੋਰ ਜਾਣੋ।

## ਮੀਡੀਆ ਸੰਪਰਕ

ਬ੍ਰਿਅਨ ਸਟਿੱਟਲ (Brian Stittle)

ਸੀਨੀਅਰ ਮੀਡੀਆ ਕੋਆਰਡੀਨੇਟਰ

ਸਿਟੀ ਆਫ ਬ੍ਰੈਂਪਟਨ

905.874.2143 | [brian.stittle@brampton.ca](mailto:brian.stittle@brampton.ca)